

ਤੁਰੰਤ ਰਿਲੀਜ਼ ਲਈ

2021 ਦੀ ਨਿਊ ਯੀਅਰਸ ਲੇਵੀ ਲਈ ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਲਰਾਂ ਨਾਲ ਔਨਲਾਈਨ ਜੁੜੇ

ਬ੍ਰੈਂਪਟਨ, ਓਨਟਾਰੀਓ (9 ਫਰਵਰੀ, 2021) – ਸ਼ਨੀਵਾਰ, 13 ਫਰਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ, ਲੰਮੇ ਸਮੇਂ ਤੋਂ ਚੱਲਦੀ ਆ ਰਹੀ ਪਰੰਪਰਾ, ਮੇਅਰਸ ਨਿਊ ਯੀਅਰਸ ਲੇਵੀ (Mayor's New Year's Levee) ਵਾਸਤੇ ਆਭਾਸੀ (ਵਰਚੁਅਲ) ਤੌਰ ਤੇ, ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਲਰਾਂ ਨਾਲ ਜੁੜੇ।

ਇਸ ਸਾਲ, ਕੋਵਿਡ-19 (COVID-19) ਦੇ ਕਾਰਨ ਅਤੇ ਪੂਰੇ ਸੂਬੇ ਦੇ ਬੰਦ ਹੋਣ ਨਾਲ, ਮੇਅਰਸ ਲੇਵੀ (Mayor's Levee) ਦਾ ਆਯੋਜਨ ਔਨਲਾਈਨ ਕੀਤਾ ਜਾਵੇਗਾ। ਮੇਅਰ ਬ੍ਰਾਊਨ ਅਤੇ ਕਾਉਂਸਲਰਾਂ ਦੇ ਮੈਂਬਰ, ਸੁਆਗਤੀ ਸੁਨੇਹੇ ਪੇਸ਼ ਕਰਨਗੇ, ਉਸਦੇ ਬਾਅਦ ਮੇਅਰ ਦਾ ਨਵੇਂ ਸਾਲ ਦਾ ਸੰਬੋਧਨ ਹੋਵੇਗਾ।

ਇਸ ਕਾਰਜਕਰਮ ਦੇ ਹਿੱਸੇ ਵਜੋਂ, ਲੋਕ ਬ੍ਰੈਂਪਟਨ ਸਬੰਧੀ ਵੰਨ-ਸੁਵੰਨੇ ਵਿਸ਼ਿਆਂ ਦੀ ਗੋਮ ਦੇ ਨਾਲ, ਬ੍ਰੈਂਪਟਨ ਬਾਰੇ ਆਪਣੇ ਗਿਆਨ ਨੂੰ ਪਰਖ ਸਕਦੇ ਹੋ। ਇਹ ਗੋਮ, ਕਹੂਟ (Kahoot) ਐਪ (ਜਿਸਨੂੰ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ) ਜਾਂ ਔਨਲਾਈਨ, www.kahoot.it/ ਤੇ ਵਰਤਦੇ ਹੋਏ, ਸੈਲ ਫੋਨਾਂ ਤੇ ਖੇਡੀ ਜਾ ਸਕਦੀ ਹੈ। ਪੰਜ ਸਰਬੋਤਮ ਪ੍ਰਤੀਯੋਗੀ, ਡਾਊਨਟਾਊਨ ਦੇ ਹਿੱਸਾ ਲੈਣ ਵਾਲੇ ਕਾਰੋਬਾਰਾਂ ਦਾ ਈ-ਗਿਫਟ ਕਾਰਡ ਜਿੱਤਣਗੇ, ਜੋ ਕਰਬਸਾਈਡ ਪਿਕਅੱਪ (ਪਗਡੰਡੀ ਦੇ ਕਿਨਾਰੇ ਤੋਂ ਵਸਤਾਂ ਲੈਣਾ) ਦੇ ਨਾਲ-ਨਾਲ, ਔਨਲਾਈਨ ਖਰੀਦਦਾਰੀ ਦੀ ਪੇਸ਼ਕਸ਼ ਕਰਦੇ ਹਨ।

ਇਸ ਸਾਲ ਦੀ ਲੇਵੀ ਵਿੱਚ ਆਭਾਸੀ ਫੋਟੋ ਬੁਥ ਵੀ ਪੇਸ਼ ਕੀਤਾ ਜਾਵੇਗਾ, ਜਿੱਥੇ ਲੋਕ ਆਪਣੀਆਂ ਅਤੇ ਪਰਿਵਾਰ ਦੀਆਂ ਤਸਵੀਰਾਂ ਖਿੱਚ ਕੇ, ਉਹਨਾਂ ਫੋਟੋਆਂ ਨੂੰ ਹੈਸਟੈਗ #BramptonLevee ਦੇ ਨਾਲ ਔਨਲਾਈਨ ਸਾਂਝੀਆਂ ਕਰ ਸਕਦੇ ਹਨ।

ਬ੍ਰੈਂਪਟਨ ਦੀ ਆਪਣੀ ਕ੍ਰਿਸਟੀਨਾ ਹੋਵੋਰਨ (Cristina Howorun), ਕਾਰਜਕਰਮ ਦੀ ਮੇਜ਼ਬਾਨੀ ਕਰੇਗੀ, ਜੋ ਟੋਰੋਂਟੋ ਵਿੱਚ ਸਿਟੀ ਟੀਵੀ (CityTV) ਦੀ ਅਵਾਰਡ-ਜੇਤੂ ਪੱਤਰਕਾਰ ਹੈ।

ਕਾਰਜਕਰਮ ਸਬੰਧੀ ਸਾਰੇ ਵੇਰਵੇ ਔਨਲਾਈਨ, www.brampton.ca/events ਤੇ ਦੇਖੋ।

ਨਿਊ ਯੀਅਰਸ ਲੇਵੀ ਇੱਕ ਪਰੰਪਰਾ ਹੈ, ਜਿਸਨੂੰ ਕੈਨੇਡਾ ਵਿੱਚ ਸਰਕਾਰ ਦੇ ਫੈਡਰਲ, ਪ੍ਰੋਵਿੰਸੀਅਲ, ਰੀਜਨਲ ਅਤੇ ਮਿਊਨਿਸਿਪਲ ਲੈਵਲਸ ਵਿੱਚ ਮਨਾਇਆ ਜਾਂਦਾ ਹੈ। ਸਾਲਾਂ ਤੋਂ, ਸਿਟੀ ਆਫ ਬ੍ਰੈਂਪਟਨ ਦੀ ਨਿਊ ਯੀਅਰਸ ਲੇਵੀ ਨੇ, ਨਿਵਾਸੀਆਂ ਨੂੰ ਜਸ਼ਨ ਦਾ ਮਾਹੌਲ ਅਤੇ ਮੇਅਰ ਅਤੇ ਕਾਉਂਸਲਰਾਂ ਨਾਲ ਮਿਲਣ ਦਾ ਮੌਕਾ ਪ੍ਰਦਾਨ ਕਰਦੇ ਹੋਏ, ਕਈ ਵੱਖ-ਵੱਖ ਤਰੀਕੇ ਅਪਨਾਏ ਹਨ।

ਹਵਾਲਾ

“ਨਿਊ ਯੀਅਰਸ ਲੇਵੀ ਦੀ ਪਰੰਪਰਾ, ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਹੈ। ਇਹ ਬ੍ਰੈਂਪਟਨ ਵਿੱਚ, ਪਿਛਲੇ ਸਾਲ ਦੇ ਕਾਰਜਕਰਮਾਂ ਨੂੰ ਯਾਦ ਕਰਨ ਅਤੇ ਆਉਣ ਵਾਲੇ ਸਾਲ ਦੇ ਮੌਕਿਆਂ ਦਾ ਸੁਆਗਤ ਕਰਨ ਦਾ ਵੀ ਮੌਕਾ ਹੈ। ਹਾਲਾਂਕਿ ਇਸ ਸਾਲ, ਨਿਊ ਯੀਅਰਸ ਲੇਵੀ ਅਲਗ ਹੋਵੇਗੀ, ਫਿਰ ਵੀ ਪਰੰਪਰਾ ਨੂੰ ਜਾਰੀ ਰੱਖਣਾ ਮਹੱਤਵਪੂਰਨ ਹੈ। ਮੈਂ ਇਸ ਸਾਲ ਦੇ ਜਸ਼ਨਾਂ ਵਾਸਤੇ ਨਿਵਾਸੀਆਂ ਨਾਲ ਜੁੜਨ ਲਈ ਉਤਸ਼ਾਹਿਤ ਹਾਂ!”

– ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/Brampton), [Facebook](https://www.facebook.com/Brampton), ਅਤੇ [Instagram](https://www.instagram.com/Brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-2028 | Gurvinder.A.Singh@brampton.ca